



ਸਾਈਕੋਸਿਸ ਵਿਚ ਅਗੇ ਤੀ ਦਖਲਅੰ ਦਾਜੀ

ਸਾਈਕੋਸਿਸ ਕੀ ਹੈ?

ਸਬਦ “ਸਾਈਕੋਸਿਸ” ਉਸ ਹਾਲਤ ਦਾ ਬਿਆਨ ਕਰਦਾ ਹੈ ਜਿਹੜੀ ਮਨ ’ਤੇ ਅਸਰ ਪਾਉਂਦੀ ਹੈ, ਜਿਸ ਨਾਲ ਅਸਲੀਅਨ ਨਾਲੋਂ ਨਾਤਾ ਟੁੱਟ ਜਾਂਦਾ ਹੈ ਜਾਂ ਇਹ ਫੈਸਲਾ ਕਰਨ ਵਿਚ ਮੁਸ਼ਕਲ ਆਉਂਦੀ ਹੈ ਕਿ ਕੀ ਅਸਲੀ ਹੈ ਅਤੇ ਕੀ ਨਹੀਂ ਹੈ। ਸਾਈਕੋਸਿਸ ਦੀਆਂ ਆਮ ਨਿਸ਼ਾਨੀਆਂ ਵਿਚ ਵਹਿਮ ਹੋਣਾ, ਭਰਮ ਹੋਣਾ (ਗਲਤ ਵਿਸ਼ਵਾਸ), ਪੈਰਾਨੋਇਆ, ਜਾਂ ਗੜਬੜ ਵਾਲੇ ਖਿਆਲ ਅਤੇ ਗੜਬੜ ਵਾਲੀ ਬੋਲੀ ਸ਼ਾਮਲ ਹਨ।



ਇਹ ਦੇਖੋ



ਸਟਰੈਸ ਕਮਜ਼ੋਰੀ।
ਜਦੋਂ ਸਟਰੈਸ ਵਧਦਾ ਹੈ ਤਾਂ ਜਵਾਨਾਂ ਨੂੰ ਸਾਈਕੋਸਿਸ ਦਾ ਅਨੁਭਵ ਹੋਣ ਦਾ ਖਤਰਾ ਜ਼ਿਆਦਾ ਹੈ।

ਮੂਡ ਵਿਚ ਤਬਦੀਲੀਆਂ
ਚਿੰਤਾ, ਡਿਪਰੈਸ਼ਨ, ਚਿੜਚਿੜਾਪਨ।

ਵਤੀਰੇ ਵਿਚ ਤਬਦੀਲੀਆਂ
ਸਮਾਜ ਵਲੋਂ ਮੂੰਹ ਮੌਡਨਾ, ਸੌਣ ਵਿਚ ਵਿਘਨ, ਜ਼ਿੰਮੇ ਲੱਗਾ ਕੰਮ ਕਰਨ ਵਿਚ ਕਸੀ।

ਸੋਚਣੀ ਵਿਚ ਤਬਦੀਲੀਆਂ
ਸੱਕੀਪੁਣਾ, ਉਤੇਜਨਾ ਦੀ ਘਾਟ, ਯਾਦਸ਼ਕਤੀ ਅਤੇ ਧਿਆਨ ਲਾਉਣ ਵਿਚ ਮੁਸ਼ਕਲਾਂ।

ਯਾਦ ਕਰੋ



ਉਪਰਲੀ ਤਹਿ ਤੋਂ ਅਗਾਂਹ ਦੇਖੋਂਸ
ਹਾਂਪੱਖੀ ਲੱਛਣ ਤਾਂ ਸਿਰਫ ਇਕ ਨਿਸ਼ਾਨੀ ਹਨ।

ਮਿਥਾਂ ਅਤੇ ਬਦਨਾਮੀ ਨੂੰ ਛੱਡੋ
ਜਾਣਕਾਰੀ ਲੈਂਦੇ ਰਹੋ, ਖੁਲ੍ਹੇ ਦਿਲ ਵਾਲੇ ਬਣੋ ਅਤੇ ਵਿਤਕਰਾ ਨਾ ਕਰੋ।

ਇਹ ਕਿਸੇ ਨਾਲ ਵੀ ਹੋ ਸਕਦਾ ਹੈ
ਸਾਈਕੋਸਿਸ ਜਵਾਨ ਬਾਲਗਾਂ ਵਿਚ ਜ਼ਿਆਦਾ ਆਮ ਹੈ। ਬਹੁਤੇ ਪੂਰੀ ਤਰ੍ਹਾਂ ਠੀਕ ਹੋ ਜਾਂਦੇ ਹਨ।

ਆਪਣੀ ਜ਼ਬਾਨ ਨੂੰ ਕਾਬੂ ਵਿਚ ਰੱਖੋ
ਦੁੱਖ ਦੇਣ ਵਾਲੇ ਸ਼ਬਦ ਨਾ ਵਰਤੋ ਜਿਵੇਂ ਕਿ “ਕਰੇਜ਼ੀ” ਅਤੇ “ਸਾਈਕੋ”।

ਕੀ ਕਰਨਾ ਹੈ

ਕੋਈ ਸਰਵਿਸ ਲੱਭਣ ਲਈ
www.epion.ca 'ਤੇ ਜਾਓ।



ਰੱਦ ਨਾ ਕਰੋ।
ਵਤੀਰੇ ਵਿਚ ਤਬਦੀਲੀਆਂ ਨੂੰ ਅੱਲੜ ਉਮਰ ਦੇ ਹਿੱਸੇ ਵਜੋਂ ਨਾ ਟਾਲੋ।

ਸੁਰੱਖਿਅਤ ਚੱਲੋ
ਪਰਿਵਾਰਕ ਫਿਕਰਾਂ ਨੂੰ ਗੰਭੀਰਤਾ ਨਾਲ ਲਾਉ।

ਰੈਫਰਲ ਲਈ ਭੇਜੋ
ਜਦੋਂ ਜਵਾਨ ਅਤੇ ਪਰਿਵਾਰ ਤਿਆਰ ਹੋਵੇ ਤਾਂ ਸਥਾਨਕ ਸੇਵਾਵਾਂ ਕੋਲ ਭੇਜੋ।

ਬੂਹਾ ਖੁਲ੍ਹਾ ਰੱਖੋ
ਤੁਹਾਡੀ ਜ਼ਿੰਮੇਵਾਰੀ ਰੈਫਰਲ ਨਾਲ ਹੀ ਸੁੱਕ ਨਹੀਂ ਜਾਂਦੀ। ਠੀਕ ਹੋਣ ਲਈ ਲਗਾਤਾਰ ਮਦਦ ਲਾਜ਼ਮੀ ਹੈ।

ਪ੍ਰੀਝ. ਬਾਂਗਾਂ ਧੈ ਖੈ. ਓ www.epion.ca.
'ਬੈ ਝਾਂਉ। ਛੌਘ੍ਹਾਂ ਓਂਫ੍ਰੈਂਚ ਭ੍ਰੀਝਾਂ। ਫੌਂ ਖੁੰ. ਓ ਉਢੀਖ ਂ ਖ੍ਰੋ।



EPION

EARLY PSYCHOSIS INTERVENTION
ONTARIO NETWORK

ਅਰਲੀ ਸਾਈਕੋਸਿਸ ਇੰਟਰਵੈਨਸ਼ਨ ਓਨਟਾਰੀਓ ਨੈਟਵਰਕ (ਈ ਪੀ ਆਈ ਓ ਐਨ) ਖਾਸ ਸੇਵਾਵਾਂ ਦੇਣ ਵਾਲਿਆਂ, ਗਾਹਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਇਕ ਨੈਟਵਰਕ ਹੈ। ਸਾਡਾ ਟੀਚਾ ਸਾਈਕੋਸਿਸ ਦਾ ਸਾਹਮਣਾ ਕਰ ਰਹੇ ਸਾਰੇ ਓਨਟੋਰੀਅਨਾਂ ਨੂੰ ਅਗੇਤਾ ਇਲਾਜ ਅਤੇ ਮਦਦ ਪ੍ਰਦਾਨ ਕਰਨਾ ਹੈ।